



CALGARY
POLICE
SERVICE

ਧਿਆਨ ਭਟਕਾਉਣ ਵਾਲੀਆਂ ਚੋਰੀਆਂ ਕਈ ਰੂਪ ਲੈ ਸਕਦੀਆਂ ਹਨ, ਪਰ ਇਹ ਆਮ ਤੌਰ 'ਤੇ ਉਦੋਂ ਹੁੰਦੀਆਂ ਹਨ ਜਦੋਂ ਪੀੜਤ ਪਾਰਕਿੰਗ ਸਥਾਨਾਂ ਜਾਂ ਜਨਤਕ ਉਡੀਕ ਖੇਤਰਾਂ ਵਿੱਚ ਹੁੰਦੇ ਹਨ। ਅਪਰਾਧੀ ਅਕਸਰ ਮਨਮੋਹਕ ਕਹਾਣੀਆਂ ਲੈ ਕੇ ਆਉਂਦੇ ਹਨ, ਜਾਂ ਤਾਂ ਪੈਸੇ ਦੇ ਬਦਲੇ ਸੋਨਾ ਜਾਂ ਗਹਿਣੇ ਪੇਸ਼ ਕਰਦੇ ਹਨ, ਨਕਦੀ ਉਧਾਰ ਲੈਣ ਲਈ ਜਾਅਲੀ ਚੀਜ਼ਾਂ ਨੂੰ ਜ਼ਮਾਨਤ ਵਜੋਂ ਵਰਤਦੇ ਹਨ, ਜਾਂ ਪੀੜਤ 'ਤੇ ਗਹਿਣੇ ਰੱਖ ਕੇ ਤੋਹਫ਼ੇ ਵਜੋਂ ਦੇਣ ਦਾ ਦਿਖਾਵਾ ਕਰਦੇ ਹਨ। ਇਹਨਾਂ ਨਜ਼ਦੀਕੀ ਗੱਲਬਾਤ ਦੌਰਾਨ, ਉਹ ਪੀੜਤ ਦੁਆਰਾ ਪਹਿਨੇ ਹੋਏ ਅਸਲੀ ਗਹਿਣੇ ਚੋਰੀ ਕਰ ਲੈਂਦੇ ਹਨ ਜਾਂ ਕੋਈ ਹੋਰ ਹੱਥਕੰਡੇ ਆਪਣਾ ਸਕਦੇ ਹਨ।

ਨਿੱਜੀ ਚੋਰੀ ਨੂੰ ਰੋਕਣ ਲਈ:

1

ਸੁਚੇਤ ਰਹੋ: ਆਪਣੇ ਆਲੇ-ਦੁਆਲੇ ਦਾ ਧਿਆਨ ਰੱਖੋ, ਖਾਸ ਕਰਕੇ ਬਾਜ਼ਾਰਾਂ, ਜਨਤਕ ਆਵਾਜਾਈ, ਜਾਂ ਸੈਰ-ਸਪਾਟਾ ਸਥਾਨਾਂ ਵਰਗੀਆਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ।



ਆਪਣੇ ਸਮਾਨ ਨੂੰ ਸੁਰੱਖਿਅਤ ਕਰੋ: ਜ਼ਿੱਪਰਾਂ ਜਾਂ ਚੋਰੀ-ਰੋਕੂ ਵਿਸ਼ੇਸ਼ਤਾਵਾਂ ਵਾਲੇ ਬੈਗਾਂ ਦੀ ਵਰਤੋਂ ਕਰੋ, ਅਤੇ ਉਹਨਾਂ ਨੂੰ ਆਪਣੀ ਪਿੱਠ 'ਤੇ ਰੱਖਣ ਦੀ ਬਜਾਏ ਆਪਣੇ ਸਾਹਮਣੇ ਰੱਖੋ। ਕੀਮਤੀ ਸਮਾਨ ਪਿਛਲੀਆਂ ਜੇਬਾਂ ਵਿੱਚ ਰੱਖਣ ਤੋਂ ਬਚੋ।

2

3

ਚਮਕਣ ਤੋਂ ਬਚੋ: ਗਹਿਣੇ, ਘੜੀਆਂ ਜਾਂ ਗੈਜੇਟਸ ਵਰਗੀਆਂ ਮਹਿੰਗੀਆਂ ਚੀਜ਼ਾਂ ਨੂੰ ਖੁੱਲ੍ਹੇਆਮ ਪ੍ਰਦਰਸ਼ਿਤ ਕਰਨ ਤੋਂ ਬਚੋ।



ਅਜਨਬੀਆਂ ਤੋਂ ਸਾਵਧਾਨ ਰਹੋ: ਜੇਕਰ ਕੋਈ ਤੁਹਾਡੇ ਕੋਲ ਮਦਦ ਦੀ ਪੇਸ਼ਕਸ਼ ਕਰਨ, ਸਹਾਇਤਾ ਮੰਗਣ, ਜਾਂ ਧਿਆਨ ਭਟਕਾਉਣ ਲਈ ਆਉਂਦਾ ਹੈ, ਤਾਂ ਸੁਚੇਤ ਰਹੋ - ਇਹ ਤੁਹਾਡਾ ਧਿਆਨ ਭਟਕਾਉਣ ਦੀ ਇੱਕ ਚਾਲ ਹੋ ਸਕਦੀ ਹੈ।

4

5

ਆਪਣੀਆਂ ਕੀਮਤੀ ਚੀਜ਼ਾਂ ਨੂੰ ਵੰਡੋ: ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਇੱਕ ਜਗ੍ਹਾ 'ਤੇ ਨਾ ਰੱਖੋ। ਕੁਝ ਨਕਦੀ ਅਤੇ ਕਾਰਡ ਵੱਖ-ਵੱਖ ਜੇਬਾਂ ਜਾਂ ਪਾਊਚਾਂ ਵਿੱਚ ਰੱਖੋ।



ਸ਼ੱਕੀ ਗਤੀਵਿਧੀਆਂ 'ਤੇ ਭਰੋਸਾ ਨਾ ਕਰੋ: ਜੇਕਰ ਕੋਈ ਤੁਹਾਡੇ ਨਾਲ ਟਕਰਾਉਂਦਾ ਹੈ, ਤੁਹਾਡੇ 'ਤੇ ਕੁਝ ਸੁੱਟਦਾ ਹੈ ਜਾਂ ਧਿਆਨ ਭਟਕਾਉਂਦਾ ਹੈ, ਤਾਂ ਤੁਰੰਤ ਆਪਣੇ ਸਮਾਨ ਦੀ ਜਾਂਚ ਕਰੋ।

6

7

ਸੁਰੱਖਿਅਤ ਤਕਨਾਲੋਜੀ: ਜਨਤਕ ਤੌਰ 'ਤੇ ਫੋਨ ਜਾਂ ਲੈਪਟਾਪ ਵਰਗੇ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਕਰਦੇ ਸਮੇਂ, ਮਜ਼ਬੂਤੀ ਨਾਲ ਪਕੜ ਬਣਾਈ ਰੱਖੋ, ਅਤੇ ਉਨ੍ਹਾਂ ਨੂੰ ਦੂਜਿਆਂ ਦੀ ਪਹੁੰਚ ਦੇ ਅੰਦਰ ਮੇਜ਼ਾਂ 'ਤੇ ਰੱਖਣ ਤੋਂ ਬਚੋ।



ਬੈਗ ਬੰਦ ਰੱਖੋ: ਨਿਯਮਿਤ ਤੌਰ 'ਤੇ ਜਾਂਚ ਕਰੋ ਕਿ ਤੁਹਾਡੇ ਬੈਗ ਅਤੇ ਜੇਬਾਂ ਸੁਰੱਖਿਅਤ ਢੰਗ ਨਾਲ ਬੰਦ ਹਨ, ਖਾਸ ਕਰਕੇ ਜਦੋਂ ਕੋਈ ਤੁਹਾਡੇ ਨਾਲ ਟਕਰਾਉਂਦਾ ਹੈ।

8

9

ਆਪਣੀ ਪ੍ਰਵਿਰਤੀ 'ਤੇ ਭਰੋਸਾ ਕਰੋ: ਜੇਕਰ ਕੋਈ ਸਥਿਤੀ ਜਾਂ ਵਿਅਕਤੀ ਬੇਚੈਨ ਮਹਿਸੂਸ ਕਰਾਉਂਦਾ ਹੈ, ਤਾਂ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ ਅਤੇ ਦੂਰ ਚਲੇ ਜਾਓ।



ਸੂਚਿਤ ਰਹੋ: ਯਾਤਰਾ ਕਰਦੇ ਸਮੇਂ ਸਥਾਨਕ ਸੁਰੱਖਿਆ ਸੂਝਾਵਾਂ ਬਾਰੇ ਜਾਣੋ, ਕਿਉਂਕਿ ਚੋਰੀ ਦੇ ਤਰੀਕੇ ਖੇਤਰ ਅਨੁਸਾਰ ਵੱਖ-ਵੱਖ ਹੋ ਸਕਦੇ ਹਨ।

10

ਚੋਰੀ ਹੋਈ ਜਾਇਦਾਦ ਦੀ ਰਿਪੋਰਟ ਔਨਲਾਈਨ, ਕਿਸੇ ਵੀ ਜ਼ਿਲ੍ਹਾ ਦਫ਼ਤਰ ਵਿੱਚ ਜਾਂ ਗੈਰ-ਐਮਰਜੈਂਸੀ ਲਾਈਨ 'ਤੇ ਕਾਲ ਕਰਕੇ ਕੀਤੀ ਜਾ ਸਕਦੀ ਹੈ।